

## ਬੇਗਮਪੁਰ ਦਾ ਵਾਸੀ

(ਨਾਟਕ ਸ਼ੁਰੂ ਹੋਣ 'ਤੇ ਗੁਰੂ ਰਵਿਦਾਸ ਦੀ ਬਾਣੀ ਪਿੱਠ ਭੂਮੀ  
ਤੋਂ ਗਾਈ ਜਾ ਰਹੀ ਹੈ।)

ਪਰਾਧੀਨਤਾ ਪਾਪ ਹੈ ਜਾਨ ਰੇ ਮੀਤ  
ਰਵਿਦਾਸ ਦਾਸ ਪਰਾਧੀਨ, ਜੋ ਕੌਨ ਰਹੇ ਹੈ ਪ੍ਰੀਤ  
ਪਰਾਧੀਨ ਕਾ ਦੀਨ ਕਿਆ, ਪਰਾਧੀਨ ਬੇਟੀਨ  
ਰਵਿਦਾਸ ਪਰਾਧੀਨ ਕੋ ਸਭ ਹੀ ਸਮਝੇ ਹੀਨ  
(ਤੇ ਪੇਸ਼ ਹੈ ਨਾਟਕ 'ਬੇਗਮਪੁਰ ਦਾ ਵਾਸੀ', ਉਸ ਰਹਿਬਰ  
ਨੂੰ ਸਮਰਪਿਤ ਜਿਸਨੇ ਲੋਕਾਂ ਨੂੰ ਪਰਾਧੀਨਤਾ ਦੇ ਅਹਿਸਾਸ  
ਤੋਂ ਮੁਕਤ ਕਰਵਾਇਆ)

(ਪੰਡਿਤ ਤੇ ਚੇਲਾ ਸਟੇਜ 'ਤੇ ਆਉਂਦੇ ਹਨ)

ਚੇਲਾ : ਹਰ ਖਾਸ ਤੇ ਆਮ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਅੱਜ ਦੁਪਹਿਰ  
ਸ਼ਿਵਸ਼ੰਕਰ ਦੇ ਮੰਦਰ ਤੋਂ ਭਗਵਾਨ ਦੀ ਮੂਰਤੀ ਰੰਗਾ ਵਿਚ  
ਇਸ਼ਨਾਨ ਕਰਵਾਉਣ ਲਈ ਲਿਜਾਈ ਜਾਵੇਗੀ। ਇਸ ਲਈ ਕੋਈ  
ਵੀ ਨੀਵੀਂ ਜਾਤ ਵਾਲਾ, ਵੈਸ਼, ਸ਼ੂਦਰ, ਚਮਾਰ, ਭੰਗੀ ਉਸ ਰਸਤੇ  
ਤੋਂ ਨਾ ਲੰਘੇ।

ਚਾਚਾ : ਹਾਂ ਇਹ ਭਗਵਾਨ ਖਾਸ ਉੱਚੀਆਂ ਜਾਤਾਂ ਵਾਲਿਆਂ ਦਾ ਹੈ -  
ਵੈਸ਼, ਸ਼ੂਦਰ, ਚਮਾਰ, ਭੰਗੀ ਇਹਦੇ ਰਸਤੇ ਵਿਚ ਨਾ ਆਏ।

ਪੰਡਿਤ : ਹਾਂ, ਇਸ ਵਿਚ ਕੀ ਸ਼ੱਕ ਏ ਕਿ ਇਹ ਭਗਵਾਨ ਉੱਚੀਆਂ ਜਾਤਾਂ  
ਵਾਲਿਆਂ ਦਾ ਹੈ, ਵੈਸ਼, ਸ਼ੂਦਰ, ਚਮਾਰ, ਭੰਗੀ ਦੁਪਹਿਰ ਦੇ ਬਾਅਦ  
ਆਪਣੇ ਘਰਾਂ ਵਿਚ ਹੀ ਬੰਦ ਰਹਿਣ।

ਚਾਚਾ : ਪਰ ਪੰਡਿਤ ਜੀ, ਉਹਨਾਂ ਦੇ ਤੁਂ ਘਰ ਹੀ ਨਹੀਂ ਹਨ।

ਪੰਡਿਤ : ਤੇ ਫੇਰ ਉਹ ਝੌਪੜਿਆ ਵਿਚ ਹੀ ਰਹਿਣ (ਚੇਲੇ ਨੂੰ) ਮਹਾਂ ਭੋਜ ਦੀ  
ਸੂਚਨਾ ਦਿੱਤੀ ਜਾਏ।

ਚੇਲਾ : (ਗਲਾ ਠੀਕ ਕਰਕੇ) ਭਗਵਾਨ ਸਾਲ ਵਿਚ ਸਿਰਫ ਇਕ ਵਾਰ  
ਇਸ਼ਨਾਨ ਕਰਦੇ ਹਨ, ਇਸ ਲਈ ਖੁਸ਼ੀ ਦੇ ਮੌਕੇ 'ਤੇ ਰਾਜਾ  
ਅਧੀਰਾਜ ਵੱਲੋਂ ਸਾਰੇ ਬ੍ਰਾਹਮਣਾਂ ਨੂੰ ਮਹਾਂ ਭੋਜ ਲਈ ਸੱਦਾ ਹੈ।

ਚਾਚਾ : (ਨਕਲ ਲਗਾ ਕੇ) ਮਹਾਂ ਭੋਜ ਵਿਚ ਬ੍ਰਾਹਮਣਾਂ ਲਈ ਖੀਰ ਦਾ ਖਾਸ  
ਇਤਜ਼ਾਮ ਹੈ, ਇਹਦੇ ਲਈ ਸਮੱਗਰੀ ਦੂਰੋਂ ਦੂਰੋਂ ਇਕੱਠੀ ਕੀਤੀ ਗਈ

ਹੈ।

ਪੰਡਿਤ : ਤੇ ਹੋਰ ਕੀ ? ਕੀ ਕਦੀ ਖੀਰ ਬਿਨਾਂ ਕੋਈ ਮਹਾਂ ਭੋਜ ਹੋ ਸਕਦਾ ਹੈ ?

ਚੇਲਾ : (ਢੰਡੋਰਾ ਜਾਗੀ ਰਖਦੇ ਹੋਏ) ਹਾਂ ਤਾਂ ਪਰ ਵੈਸ਼ਨੂੰ, ਸ਼ੁਦਰਨੂੰ, ਚਮਾਰਾਂ  
ਨੂੰ, ਭੰਗੀ ਨੂੰ, ਚਾਚੇ ਨੂੰ, ਬੱਢੇ ਨੂੰ ਖਬਰਦਾਰ ਕੀਤਾ ਜਾਂਦਾ ਹੈ ਕਿ  
ਉਹ ਝੌਪੜਿਆਂ ਦੇ ਦਰ ਬੰਦ ਕਰਕੇ ਰੱਖਣ।

ਚਾਚਾ : ਪਰ ਝੌਪੜਿਆਂ ਦੇ ਦਰ ਤਾਂ ਹੁੰਦੇ ਹੀ ਨਹੀਂ।

ਪੰਡਿਤ : ਜੇਕਰ ਨਹੀਂ ਤਾਂ ਉੱਝੜੀਆਪਣੇ ਆਪਣੇ ਬੰਦ ਕਰ ਲੈਣ। ਉਹਨਾਂ  
ਦਾ ਮਨਹੂਸ ਪਰਛਾਵਾਂ ਕਿਸੇ ਵੀ ਹਾਲਤ ਵਿਚ ਪਵਿੱਤਰ ਮੂਰਤੀ  
ਦੇ ਰਾਹ 'ਤੇ ਨਹੀਂ ਪੈਣਾ ਚਾਹੀਦਾ। (ਢੰਡੋਰੇ ਵਾਲੇ ਨੂੰ) ਅਗੋਂ ਬੋਲ ...

ਚੇਲਾ : (ਢੰਡੋਰਾ ਜਾਗੀ ਰਖਦਾ ਹੋਇਆ) ਹੁਕਮ ਦੀ ਉਲੰਘਣਾ ਕਰਨ ਵਾਲੇ  
ਨੂੰ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਏਗੀ।

(ਦੋਨੋਂ ਜਾਣ ਲਗਦੇ ਹਨ ਤਾਂ ਚਾਚਾ ਰਾਹ ਰੋਕ ਲੈਂਦਾ ਹੈ।)

ਚਾਚਾ : ਪੰਡਿਤ ਜੀ, ਇਕ ਸਵਾਲ ਏ।

ਪੰਡਿਤ : ਕੀ ਸਵਾਲ ਏ ?

ਚਾਚਾ : ਇਹ ਸ਼ੁਦਰ, ਵੈਸ਼, ਇਹ ਚਮਾਰ, ਇਹ ਭੰਗੀ ਬਣਾਏ ਕਿਸਨੇ ਨੇ ?

ਪੰਡਿਤ : ਜਿਸਨੇ ਇਹ ਸ਼੍ਰਿਸ਼ਟੀ ਸਾਜੀ ਹੈ।

ਚਾਚਾ : ਇਹ ਸ਼੍ਰਿਸ਼ਟੀ ਕਿਸਨੇ ਸਾਜੀ ਹੈ ?

ਪੰਡਿਤ : ਭਗਵਾਨ ਨੇ।

ਚਾਚਾ : ਭਗਵਾਨ ਦੀਆਂ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਮਨਹੂਸ  
ਕਿਸ ਤਰ੍ਹਾਂ ਹੋਈਆਂ ?

ਪੰਡਿਤ : ਮੈਨੂੰ ਨਹੀਂ ਪਤਾ।

ਚਾਚਾ : ਪਰ ਮੈਨੂੰ ਤਾਂ ਪਤਾ ਏ।

ਪੰਡਿਤ : ਤੈਨੂੰ ਕੀ ਪਤਾ ਏ ?

ਚਾਚਾ : ਇਹੋ ਕਿ ਤੁਸੀਂ ਭਗਵਾਨ ਦੇ ਨਾਂ 'ਤੇ ਠੱਗੀ ਕਰਦੇ ਹੋ।

ਪੰਡਿਤ : ਓਏ ਤੂੰ ਸਾਨੂੰ ਠੱਗ ਕਹਿੰਦਾ ਏਂ ?

ਚਾਚਾ : ਇਹ ਪੱਥਰ ਦੇ ਭਗਵਾਨ ਮੈਨੂੰ ਕੀ ਭਸਮ ਕਰਨਗੇ ਜਿਹੜੇ ਆਪ  
ਇਸ਼ਨਾਨ ਵੀ ਨਹੀਂ ਕਰ ਸਕਦੇ।

ਪੰਡਿਤ : ਤੂੰ ਭਗਵਾਨ ਦੇ ਕਰੋਪ ਨੂੰ ਨਹੀਂ ਜਾਣਦਾ, ਪਿਛਲੇ ਸਾਲ ਜੋ ਇਸ  
ਧਰਤੀ 'ਤੇ ਵਾਪਰਿਆ, ਉਹ ਤੂੰ ਨਹੀਂ ਵੇਖਿਆ ਸੀ ?

ਚਾਚਾ : ਹਾਂ ਉਹ ਨਾਟਕ ਮੈਂ ਵੇਖਿਆ ਸੀ।

ਪੰਡਿਤ : ਓਏ, ਤੂੰ ਭਗਵਾਨ ਦੇ ਕਰੋਪ ਨੂੰ ਨਾਟਕ ਕਹਿੰਨਾ ਏਂ

ਚਾਚਾ : ਹਾਂ ਕਹਿਨਾਂ ਹਾਂ, ਫੇਰ ਉਹ ਨਾਟਕ ਤੁਸੀਂ ਰਾਜੇ ਦੇ ਕਹਿਣ 'ਤੇ

ਰਚਿਆ ਸੀ। ਲਾਲ ਸੀਸੇ ਦੀਆਂ ਅੱਖਾਂ ਵਾਲਾ। ਪਰ ਹੁਣ ਤੁਹਾਡੀ  
ਠੱਗੀ ਬਹੁਤੀ ਦੇਰ ਨਹੀਂ ਚਲਣੀ। ਹੁਣ ਨੀਵੀਆਂ ਜਾਤਾਂ ਵਾਲਿਆਂ  
ਨੂੰ ਰਾਹ ਦੱਸਣ ਵਾਲਾ ਆ ਗਿਆ ਹੈ।

ਜਉ ਕੁਕਰਮੀ ਅਸੂਧ ਹਨ, ਤਿਨਹੀ ਨਾ ਸ਼ੂਦਰ ਆਣ

ਪੰਡਿਤ : ਓਥੇ ਤੂੰ ਉਸ ਰਵਿਦਾਸ ਦਾ ਕਬਿਤ ਬੋਲ ਰਿਹਾ ਏਂ, ਜਿਸਨੂੰ ਦੀਨ  
ਦੁਨੀਆਂ ਦਾ ਕੋਈ ਪਤਾ ਨਹੀਂ, ਜੋ ਆਪ ਘਰ ਆਈ ਦੌਲਤ ਨੂੰ  
ਬਾਹਰ ਨੁਕਰਾਉਂਦਾ ਏ।

ਚਾਚਾ : ਉਹਨਾਂ ਨੇ ਪ੍ਰਭੂ ਦਾ ਨਾਂ ਆਪਣੇ ਹਿਰਦੇ ਵਿਚ ਵਸਾਇਆ ਹੋਇਆ  
ਏ, ਉਹਨਾਂ ਨੂੰ ਦੌਲਤ ਦੀ ਲੋੜ ਨਹੀਂ, ਪਰ ਤੁਸੀਂ ਉਥੇ ਕਿਹੜੀ  
ਦੌਲਤ ਦੀ ਗੱਲ ਪਏ ਕਰਦੇ ਹੋ?

ਚੇਲਾ : ਅਸੀਂ ਤੇਰੇ ਉਸ ਗੁਰੂ ਰਵੀਦਾਸ ਦੀ ਹੀ ਗੱਲ ਕਰਦੇ ਹਾਂ, ਤੈਨੂੰ ਉਹ  
ਸਾਧੂ ਵਾਲੀ ਗੱਲ ਨਹੀਂ ਪਤਾ?

ਚਾਚਾ : ਨਹੀਂ ਤਾਂ।

ਪੰਡਿਤ : ਫੇਰ ਅਸੀਂ ਦਸਦੇ ਹਾਂ, ਰਵੀਦਾਸ ਨੇ ਇਕ ਸਾਧੂ ਮਹਾਰਾਜ ਦੀ ਸੇਵਾ  
ਕੀਤੀ। ਉਸਨੇ ਖੁਸ਼ ਹੋਕੇ ਰਵੀਦਾਸ ਨੂੰ ਲੋਹੇ ਨੂੰ ਸੋਨਾ ਬਨਾਉਣ  
ਵਾਲੀ ਪਾਰਸ ਮਨੀ ਦਿੱਤੀ ਤੇ ਨਾਲ ਹੀ ਪਾਰਸ ਮਨੀ ਦਾ ਗੁਣ  
ਸਾਬਤ ਕਰਨ ਲਈ ਰਵੀਦਾਸ ਦੇ ਜੁੱਤੀਆਂ ਗੰਢਣ ਵਾਲੇ ਸਨਦ  
ਨੂੰ ਲੋਹੇ ਤੋਂ ਸੋਨਾ ਬਣਾ ਦਿੱਤਾ।

ਚੇਲਾ : ਪਰ ਰਵੀਦਾਸ ਬਜਾਏ ਸਾਧੂ ਦਾ ਧੰਨਵਾਦ ਕਰਦਾ। ਚਰਨ ਛੂਹਦਾ,  
ਉਸਨੇ ਸਾਧੂ ਮਹਾਰਾਜ ਨੂੰ ਗਲੇ ਤੋਂ ਫੜ ਲਿਆ ਕਿ ਭਲਾਮਾਨਸ  
ਬਣਕੇ ਮੇਰੇ ਸੋਨੇ ਦੇ ਸਨਦ ਨੂੰ ਲੋਹੇ ਦਾ ਬਣਾ ਦੇ।

ਚਾਚਾ : ਠੀਕ ਹੀ ਕੀਤਾ ਭਲਾ ਸੋਨੇ ਦੇ ਸਨਦ ਨਾਲ ਕੋਈ ਕੰਮ ਬੋੜਾ ਕਰ  
ਸਕਦਾ ਸੀ?

ਚੇਲਾ : ਕੰਮ ਹੋਵੇ ਨਾ ਹੋਵੇ, ਪਰ ਸੋਨਾ ਤਾਂ ਬਣ ਗਿਆ ਸੀ ਨਾ ਤੇ ਇਹ  
ਕੋਈ ਬੋੜੀ ਗੱਲ ਏ?

ਪੰਡਿਤ : ਕਿਥੇ ਸੋਨਾ ਕਿਥੇ ਲੋਹਾ।

ਚਾਚਾ : ਹਾਂ ਤੇ ਕਿਥੇ ਸੋਨਾ, ਪੰਡਿਤ ਜੀ, ਇਹੋ ਤਾਂ ਉਹ ਸੱਚ ਏ ਜੋ ਤੁਸੀਂ  
ਪਛਾਣ ਨਹੀਂ ਸਕਦੇ।

ਪੰਡਿਤ : ਕਿਹੜਾ ਸੱਚ?

ਚਾਚਾ : ਜਿਹੜਾ ਸੱਚ ਮੇਰੇ ਗੁਰੂ ਨੇ ਸਾਧੂ ਮਹਾਰਾਜ ਨੂੰ ਸਮਝਾਇਆ ਕਿ ਜੋ  
ਤਾਕਤ ਲੋਹੇ ਵਿਚ ਹੈ, ਉਹ ਸੋਨੇ ਵਿਚ ਨਹੀਂ, ਇਸ ਧਰਤੀ 'ਤੇ  
ਜੋ ਕੁਝ ਵੀ ਉਸਦਾ ਹੈ, ਉਹ ਲੋਹੇ ਦੀ ਬਦੋਲਤ ਹੈ, ਇਸ ਧਰਤੀ

'ਤੇ ਜੋ ਕੁਝ ਵੀ ਹੋਇਆ ਹੈ, ਉਹ ਲੋਹੇ ਦੀ ਬਦੋਲਤ ਹੈ - ਇਸ ਧਰਤੀ  
ਤੇ ਜੋ ਕੁਝ ਝੂਠਾ ਹੈ ਉਹ ਸੋਨੇ ਦੇ ਕਾਰਨ ਹੈ, ਜੋ ਕੁਝ ਵੀ ਸੱਚਾ  
ਹੈ ਉਹ ਲੋਹੇ ਦੇ ਕਾਰਨ ਹੈ।

**ਚੇਲਾ :** ਉਦੇ ਮੂਰਖਾ ਸੋਨਾ ਤਾਂ ਧਰਤੀ 'ਤੇ ਰੱਬ ਏ, ਸੋਨੇ ਨੂੰ ਤਾਂ ਲੋਕ ਪੂਜਦੇ  
ਨੇ।

**ਚਾਚਾ :** ਉਹੀ ਲੋਕ ਪੂਜਦੇ ਨੇ ਜੋ ਹੱਥੀਂ ਕਿਰਤ ਨਹੀਂ ਕਰਦੇ, ਕਿਰਤੀਆਂ  
ਦੇ ਲਈ ਸੋਨਾ ਰੱਬ ਨਹੀਂ ਲੋਹਾ ਰੱਬ ਏ। ਧਰਤੀ ਤੇ ਚਲਣ ਵਾਲਾ  
ਹਲ ਲੋਹੇ ਦਾ, ਰੰਬਾ ਲੋਹੇਦਾ, ਦਾਤਰੀ ਲੋਹੇ ਦੀ, ਕਹੀ ਲੋਹੇ ਦੀ,  
ਲੋਹਾਰ ਦਾ ਹਥੋੜਾ ਲੋਹੇ ਦਾ, ਦਰਜੀ ਦੀ ਕੈਂਚੀ ਲੋਹੇ ਦੀ, ਚਮੜਾ  
ਸਿਉਣ ਦੇ ਸੰਦ ਲੋਹੇ ਦੇ। ਮੇਰੇ ਗੁਰੂ ਨੇ ਸੋਨੇ ਦਾ ਭਰਮ ਤੋਡਿਆ  
ਏ ਅਤੇ ਲੋਹੇ ਦੀ ਸਰਦਾਰੀ ਦਾ ਡੰਕਾ ਵਜਾਇਆ ਏ। ਉਹਨੇ ਲੋਕਾਂ  
ਨੂੰ ਇਕ ਨਵੇਂ ਰੱਬ ਦੀ ਕਲਪਨਾ ਦਿੱਤੀ ਹੈ। ਐਸਾ ਰੱਬ ਜਿਹੜਾ  
ਉੱਚਿਆਂ ਨੀਵਿਆਂ ਦਾ ਬਰਾਬਰ ਏ। ਜਿਹੜਾ ਮੇਹਨਤ ਕਰਨ ਵਾਲੇ  
ਲੋਕਾਂ ਦੇ ਹੱਕ ਦੀ ਗੱਲ ਕਰਦਾ ਹੈ, ਪਰਾਧੀਨਤਾ ਨੂੰ ਪਾਪ ਕਹਿੰਦਾ  
ਹੈ।

ਪਰਾਧੀਨਤਾ ਪਾਪ ਹੈ ਜਾਨ ਲੇਹੁ ਰੇ ਮੀਤ

ਰਵਿਵਾਸ ਦਾਸ ਪਰਾਧੀਨ ਕੌ ਕੌਣ ਕਰੇ ਹੈ ਪ੍ਰੀਤ

**ਪੰਡਿਤ :** ਅਖੇ ਪਰਾਧੀਨਤਾ ਪਾਪ ਹੈ, ਜੋ ਨੀਵੇਂ ਨੇ ਉਹ ਪਰਾਧੀਨ ਹੀ  
ਰਹਿਣਗੇ। ਰਵੀਦਾਸ ਆਪ ਸੂਦਰ ਏ, ਚਮਾਰ ਏ, ਉਹਦੇ ਕਹਿਣ  
ਨਾਲ ਤਾਂ ਨੀਵੇਂ ਉੱਚੇ ਨਹੀਂ ਹੋਣ ਲਗੇ। ਜਿਹੜੇ ਨੀਵੇਂ ਪੈਦਾ ਹੋਏ  
ਨੇ ਉਹ ਨੀਵੇਂ ਹੀ ਰਹਿਣਗੇ। ਤੂੰ ਪੜ੍ਹਦਾ ਰਹਿ ਉਹਦੇ ਸਲੋਕ, ਕੋਈ  
ਨਹੀਂ ਸੁਣੇਗਾ ਤੇਰੀ। ਚੇਲਾ ਜੀ ਇਕ ਵਾਗੀ ਫੇਰ ਢੰਡੋਰਾ ਦੇਵੇ, ਇਸ  
ਮੂਰਖ ਦੇ ਕੰਨਾ ਤੱਕ ਸਾਡੀ ਗੱਲ ਪੁਚਾਓ।

**ਚੇਲਾ :** ਭਗਵਾਨ ਦੀ ਮੂਰਤੀ ਗੰਗਾ ਵਿਚ ਇਸ਼ਨਾਨ ਕਰਨ ਲਈ ਲਿਜਾਈ  
ਜਾਏਗੀ। ਕੋਈ ਵੀ ਨੀਵੀਂ ਜਾਤ ਵਾਲਾ ਵੈਸ਼, ਸੂਦਰ, ਚਮਾਰ,  
ਭੰਗੀ ਉਸ ਰਸਤੇ ਤੇ ਨਾ ਲੰਘੋ।

**ਚਾਚਾ :** ਚੱਲ ਬਈ ਗਰੀਬ ਦਾਸਾ, ਪਰੇ ਹੋ ਕੇ ਬੈਠ ਨਾ, ਜਿਸ ਰਸਤੇ ਤੋਂ  
ਵੱਡਿਆਂ ਦੇ ਭਗਵਾਨ ਨੇ ਲੰਘਣਾ ਹੋਵੇ, ਉਥੇ ਤੇਰਾ ਕੀ ਕੰਮ?  
(ਸਲੋਕ ਬੋਲਦਾ ਜਾਂਦਾ ਹੈ)

ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਉਛਾ ਜਨਮੁ ਹਮਾਰਾ ॥

ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਵਾਸ  
ਚਮਾਰਾ ॥੫ ॥੬ ॥

(ਪੰਡਤ ਜੀ ਤੇ ਚੇਲਾ ਉਹਨੂੰ ਜਾਂਦਾ ਵੇਖਦੇ ਹਨ)

ਚੇਲਾ : ਗੁਰੂ ਦੇਵ ?

ਪੰਡਿਤ : ਹਾਂ ਚੇਲਾ ਜੀ।

ਚੇਲਾ : ਇਹ ਕੀ ਹੋ ਰਿਹਾ ਏ ?

ਪੰਡਿਤ : ਜੋ ਨਹੀਂ ਸੀ ਹੋਣਾ ਚਾਹੀਦਾ। ਇਹ ਰਵਿਦਾਸ ਸਾਡਾ ਸ਼ਤਰੂ ਪੈਦਾ ਹੋ ਗਿਆ ਏ।

ਚੇਲਾ : ਰਵਿਦਾਸ ਜਿਸਦੀ ਜਾਤ ਕਮੀਨੀ

ਪੰਡਿਤ : ਰਵਿਦਾਸ ਜਿਸਦੀ ਪਾਤ ਕਮੀਨੀ

ਚੇਲਾ : ਰਵਿਦਾਸ ਜਿਸਦਾ ਜਨਮ ਓਛਾ

ਪੰਡਿਤ : ਰਵਿਦਾਸ ਜਿਸਦਾ ਕਰਮ ਓਛਾ, ਇਸਦਾ ਬੰਦੋਬਸਤ ਕਰਨਾ ਹੀ ਪਵੇਗਾ।

ਚੇਲਾ : ਉਹ ਤਾਂ ਕਰਨਾ ਹੀ ਪਏਗਾ, ਨਹੀਂ ਤਾਂ ਸਾਡਾ ਭੋਜਨ ਪਾਣੀ ਬੰਦ ਹੋ ਜਾਵੇਗਾ।

ਪੰਡਿਤ : ਓਥੇ ਨਹੀਂ ਹੁੰਦਾ, ਲੋਕ ਥੋੜੀ ਦੇਰ ਭਾਵੇਂ ਉਹਦੀ ਗੱਲ ਸੁਣ ਲੈਣ ਪਰ ਅਖੀਰ ਇਥੇ ਉਹੀ ਕਾਇਮ ਰਹੇਗਾ ਜੋ ਸ਼ਾਸਤਰਾਂ ਵਿਚ ਲਿਖਿਆ ਹੋਇਆ ਹੈ। ਤੂੰ ਆਪਣਾ ਕੰਮ ਜਾਰੀ ਰੱਖ।

ਚੇਲਾ : ਸੁਣੋ ਸੁਣੋ ਸਾਰੇ ਓਛੀ ਜਾਤ ਵਾਲੇ, ਕਮੀਨੀ ਪਾਤ ਵਾਲੇ ਆਪਣੀਆਂ ਜਬਾਨਾਂ ਬੰਦ ਰੱਖਣ, ਨਹੀਂ ਤਾਂ ਉਹਨਾਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।

(ਸਟੇਜ ਦੇ ਦੂਜੇ ਪਾਸੇ ਤੋਂ ਇਕ ਕੁੜੀ ਪ੍ਰਸ਼ਾਦ ਲੈਕੇ ਆਉਂਦੀ ਹੈ।)

ਕੁੜੀ : ਮਾਂ ਕਹਿੰਦੀ ਸੀ, ਇਹ ਪ੍ਰਸ਼ਾਦ ਮੈਂ ਠਾਕੁਰਾਂ ਦੇ ਆਪ ਚੜ੍ਹਕੇ ਆਵਾਂ।

ਚਾਚਾ : ਪਰ ਤੂੰ ਨਹੀਂ ਚੜ੍ਹਾ ਸਕੇਂਗੀ। ਪੰਡਿਤ ਜੀ ਤੈਨੂੰ ਨਹੀਂ ਚੜ੍ਹਾ ਉਣ ਦੇਣਗੇ। ਤੂੰ ਰਘੂ ਸੂਦਰ ਦੀ ਧੀ ਏਂ। ਤੂੰ ਢੰਡੋਰਾ ਨਹੀਂ ਸੁਣਿਆ ?

ਕੁੜੀ : ਸੁਣਿਆ ਏ, ਮੈਂ ਤੇਰੀਆਂ ਪੰਡਿਤ ਹੋਰਾਂ ਨਾਲ ਗੱਲਾਂ ਵੀ ਸੁਣੀਆਂ ਨੇ। ਕੀ ਤੈਨੂੰ ਉਹਨਾਂ ਕੋਲੋਂ ਡਰ ਨਹੀਂ ਲਗਦਾ ? ਰਾਜੇ ਕੋਲੋਂ ਡਰ ਨਹੀਂ ਲਗਦਾ ?

ਚਾਚਾ : ਨਹੀਂ, ਪਰ ਡਰ ਤਾਂ ਸਗੋਂ ਉਹਨਾਂ ਨੂੰ ਸਾਡੇ ਕੋਲੋਂ ਲਗਦਾ ਏ।

ਕੁੜੀ : ਆਹੋ ਇਹ ਤਾਂ ਮੈਂ ਵੇਖਿਆ, ਜਦੋਂ ਤੂੰ ਲਾਲ ਸੀਸੇ ਵਾਲੀ ਗੱਲ ਕੀਤੀ ਤਾਂ ਉਹ ਚੁੱਪ ਹੀ ਕਰ ਗਏ। ਭਲਾ ਇਹ ਕੀ ਗੱਲ ਏ ?

ਚਾਚਾ : ਇਹ ਇਕ ਲੰਮੀ ਕਹਾਣੀ ਏ, ਤੈਨੂੰ ਫੇਰ ਸੁਣਾਵਾਂਗਾ – ਹੁਣ ਤਾਂ ਤੈਨੂੰ ਘਰ ਪੁੱਜਣ ਦੀ ਕਾਹਲ ਏ। ਢੰਡੋਰਾ ਨਹੀਂ ਸੁਣਿਆ ?

**ਕੁੜੀ :** ਨਹੀਂ, ਮੈਨੂੰ ਕੋਈ ਕਾਹਲ ਨਹੀਂ, ਮੈਂ ਸਭ ਕੁਝ ਸੁਣਾਂਗੀ, ਫੇਰ ਆਪਣੀਆਂ ਸਹੇਲੀਆਂ ਨੂੰ ਸੁਣਾਵਾਂਗੀ, ਲੋਕਾਂ ਨੂੰ ਸੁਣਾਵਾਂਗੀ।

**ਲੋਕ ਦੁੱਖੀ ਨੇ, ਭੁੱਖੇ ਨੇ, ਉਹ ਸੱਚੀਆਂ ਗੱਲਾਂ ਸੁਣਨਾ ਚਾਹੁੰਦੇ ਨੇ।**

**ਚਾਚਾ :** ਤਾਂ ਸੁਣ। ਬੜੇ ਚਿਰਾਂ ਦੀ ਗੱਲ ਏ, ਇਕ ਸੀ ਰਾਜਾ ਤੇ ਇਕ ਸੀ ਉਹਦੀ ਪਤਨੀ - ਪਰਜਾ ਵਿਚ ਉੱਚੇ ਲੋਕ ਵੀ ਸਨ, ਨੀਵੇਂ ਲੋਕ ਵੀ ਸਨ, ਅਮੀਰ ਲੋਕ ਵੀ ਸਨ, ਅਸੀਂ ਗਰੀਬ ਲੋਕ ਵੀ ਸਨ।

**ਕੁੜੀ :** ਜਿਸ ਤਰ੍ਹਾਂ ਉੱਚੇ ਲੋਕ ਪੰਡਤ ਤੇ ਨੀਵੇਂ ਲੋਕ ਅਸੀਂ ਸ਼ੂਦਰ, ਅਮੀਰ ਲੋਕ ਰਾਜ ਅਧਿਕਾਰੀ ਤੇ ਗਰੀਬ ਲੋਕ ਅਸੀਂ ਝੰਪੜੀਆਂ ਵਿਚ ਰਹਿਣ ਵਾਲੇ।

**ਚਾਚਾ :** ਆਹੋਂ ਤੇ ਇਕ ਸਮਾਂ ਆਇਆ ਜਦੋਂ ਗਰੀਬ ਲੋਕਾਂ ਵਿਚ ਇਹ ਸੌਚ ਆਈ ਕਿ ਉਹਨਾਂ ਦੀ ਇਹ ਭੈੜੀ ਹਾਲਤ ਕਿਉਂ ਏ?

**ਕੁੜੀ :** ਉਹਨਾਂ ਦੀ ਇਹ ਭੈੜੀ ਹਾਲਤ ਕਿਉਂ ਏ?

**ਚਾਚਾ :** ਹਾਂ ਜਿਹੜੇ ਲੋਕ ਚਮੜਾ ਕੁੱਟਕੇ ਦੂਜਿਆਂ ਲਈ ਜੁੱਤੀਆਂ ਬਣਾਉਂਦੇ ਨੇ, ਉਹਨਾਂ ਦੇ ਆਪਣੇ ਪੈਰਾਂ ਵਿਚ ਜੁੱਤੀ ਕਿਉਂ ਨਹੀਂ? ਜਿਹੜੇ ਲੋਕ ਦੂਜਿਆਂ ਲਈ ਕਪੜਾ ਬੁਣਦੇ ਨੇ ਉਹਨਾਂ ਦੇ ਆਪਣੇ ਤਨਾਂ 'ਤੇ ਕਪੜਾ ਕਿਉਂ ਨਹੀਂ?

**ਚਾਚਾ :** ਸੋ ਜਦੋਂ ਗਰੀਬ ਲੋਕਾਂ ਵਿਚ ਸੋਚ ਆਉਣੀ ਸ਼ੁਰੂ ਹੋਈ ਤਾਂ ਰਾਜੇ ਨੂੰ ਫਿਕਰ ਹੋਇਆ ਕਿ ਕਿਧਰੇ ਉਹਦੇ ਰਾਜ ਵਿਚ ਬਗਾਵਤ ਨਾ ਹੋ ਜਾਏ। ਉਹਨੇ ਅਧਿਕਾਰੀਆਂ ਨਾਲ ਸਲਾਹ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਰਾਜੇ ਕੋਲ ਫੌਜ ਏ, ਜੇ ਲੋਕ ਉੱਠਣਗੇ ਤਾਂ ਉਹ ਕੁੱਚਲ ਦਿੱਤੇ ਜਾਣਗੇ। ਪਰ ਇਕ ਸਿਆਣੇ ਨੇ ਦੱਸਿਆ ਕਿ ਲੋਕ ਤਾਂ ਆਪਣੇ ਨੇ, ਉਹਨਾਂ 'ਤੇ ਸਖ਼ਤੀ ਕਿਉਂ ਕਰਨੀ ਏ? ਸਗੋਂ ਉਹਨਾਂ ਨੂੰ ਰਾਹ 'ਤੇ ਲਿਆਉਣ ਲਈ ਧਰਮ ਸ਼ਾਸਤਰਾਂ ਦੀ ਵਰਤੋਂ ਕੀਤੀ ਜਾਏ। ਪੰਡਤਾਂ ਨੂੰ ਬੁਲਾਇਆ ਗਿਆ। ਪੰਡਤ ਆਏ, ਉਹਨਾਂ ਨੇ ਕਿਹਾ ਕਿ ਇਹ ਤਾਂ ਸਾਡੇ ਖੱਬੇ ਹੱਥ ਦਾ ਕੰਮ ਹੈ ਤੇ ਉਹਨਾਂ ਪਤਾ ਕੀ ਕੀਤਾ?

**ਕੁੜੀ :** ਕੀ ਕੀਤਾ?

**ਚਾਚਾ :** ਉਹਨਾਂ ਮੰਦਰ ਦੀਆਂ ਘੰਟੀਆਂ ਜ਼ੋਰ ਜ਼ੋਰ ਵਜਾਣੀਆਂ ਸ਼ੁਰੂ ਕਰ ਦਿੱਤੀਆਂ, ਨਾਦ ਵੱਜਣੇ ਸ਼ੁਰੂ ਹੋ ਗਏ, ਲੋਕਾਂ ਨੇ ਪਹਿਲੇ ਕਦੀ ਏਨੀ ਉੱਚੀ ਘੰਟੀਆਂ ਨਹੀਂ ਸੁਣੀਆਂ ਸਨ, ਏਨੀ ਉੱਚੀ ਨਾਦ ਨਹੀਂ ਸੁਣੇ। ਉਹ ਨੱਸੇ ਨੱਸੇ ਮੰਦਿਰ ਅਗੇ ਪੁੱਜੇ, ਪੁੱਛਣ ਲੱਗੇ ਕੀ ਹੋਇਆ? ਪੰਡਤਾਂ ਕਿਹਾ ਭਗਵਾਨ ਕਰੋਪ ਹੋ ਗਏ ਨੇ ਕਿਉਂਕਿ ਪਰਜਾ ਰਾਜੇ

'ਤੇ ਸਵਾਲ ਕਰਨ ਲਗ ਪਈ ਏ। ਰਾਜਾ ਤਾਂ ਪਰਜਾ ਦਾ ਪਾਲਣਹਾਰ ਐ। ਪਰਜਾ ਵਿਚ ਕੁਝ ਪਾਪੀ ਲੋਕ ਆ ਗਏ ਨੇ, ਭਗਵਾਨ ਦੀ ਕਰੋਪੀ ਵੇਖਣ ਲਈ ਸਾਰੇ ਸੂਰਜ ਦੀ ਪਹਿਲੀ ਕਿਰਨ ਨਾਲ ਅੰਦਰ ਆਵੇ।

ਕੁੜੀ : ਕੀ ਲੋਕ ਆ ਗਏ ?

ਚਾਚਾ : ਆਉਂਦੇ ਕਿਉਂ ਨਾ ? ਉਹ ਤਾਂ ਭਗਵਾਨ ਕੋਲੋਂ ਡਰਦੇ ਸਨ। ਪੁਜਾਰੀਆਂ ਨੇ ਠਾਕੁਰਾਂ ਦੀਆਂ ਅੱਖਾਂ ਰਾਤੋਂ ਰਾਤ ਲਾਲ ਕਰ ਦਿੱਤੀਆਂ। ਉਹਨਾਂ ਵਿਚ ਲਾਲ ਚਮਕਣ ਵਾਲੇ ਸੀਸ਼ੇ ਲਗਾ ਦਿੱਤੇ। ਸਵੇਰੇ ਠਾਕੁਰਾਂ ਨੂੰ ਮੰਦਿਰ ਦੇ ਬਾਹਰ ਪੁੱਧਰ ਵਿਚ ਲਿਆ ਖੜਾ ਕੀਤਾ। ਪੁੱਧਰ ਪੈਣ 'ਤੇ ਸੀਸ਼ੇ ਚਮਕਣ ਲਗ ਪਏ। ਲਾਲ ਰੋਸ਼ਨੀ ਦੀਆਂ ਕਿਰਨਾਂ ਨਿਕਲਣ ਲਗ ਪਈਆਂ। ਪੰਡਤਾਂ ਨੇ ਘੰਟੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਨਾਦ ਵੱਜਣ ਲਗ ਪਏ। ਪ੍ਰਭੂਆਂ ਨਾਲ ਏਲਾਨ ਹੋਣ ਲਗ ਪਿਆ, ਠਾਕੁਰ ਬੜੇ ਕੌਂਧ ਵਿਚ ਹਨ, ਸਭ ਕੁਝ ਭਸਮ ਕਰ ਦੇਣਗੇ। ਜੇ ਠਾਕੁਰਾਂ ਦੀ ਕਰੋਪੀ ਕੋਲੋਂ ਬਚਣਾ ਏਤੇ ਤਾਂ ਪ੍ਰਭੂ ਭਗਤੀ ਵਿਚ ਆਪਣਾ ਮਨ ਲਗਾਓ ਤੇ ਉਹਦੀ ਆਪਣੇ ਕਰਮਾਂ ਦਾ ਫਲ ਸਮਝੋ।

ਕੁੜੀ : ਫੇਰ ਕੀ ਹੋਇਆ ਚਾਚਾ ?

ਚਾਚਾ : ਲੋਕ ਡਰ ਗਏ। ਆਪਣੇ ਆਪ ਨੂੰ ਪਾਪੀ ਸਮਝਣ ਲਗ ਪਏ ਤੇ ਆਪਣੇ ਕਰਮਾਂ ਦੇ ਫਲ ਭੋਗਣ ਲਗ ਪਏ।

ਕੁੜੀ : ਪਰ ਚਾਚਾ ਇਹ ਤਾਂ ਆਪਣੇ ਨਗਰ ਦੀ ਕਹਾਣੀ ਏ।

ਚਾਚਾ : ਤੇ ਹੋਰ ਤੇਰਾ ਕੀ ਮਤਲਬ ਏ ਕਿ ਮੈਂ ਤੈਨੂੰ ਪਰੀ ਕਹਾਣੀ ਸੁਣਾ ਰਿਹਾ ਸੀ।

ਕੁੜੀ : ਤਾਂ ਕੀ ਉਹ ਭਗਵਾਨ ਦੀ ਕਰੋਪੀ ਖੇਡ ਸੀ, ਪੰਡ ਸੀ ?

ਚਾਚਾ : ਹਾਂ ਵੱਡਾ ਪੰਡ ਸੀ, ਇਕ ਵੱਡਾ ਨਾਟਕ ਸੀ, ਇਕ ਵੱਡਾ ਝੂਠ ਸੀ।

ਕੁੜੀ : ਫੇਰ ਚਾਚਾ ਸੱਚ ਕੀ ਏ ?

ਚਾਚਾ : ਸੱਚ ਉਹ ਹੈ ਜੋ ਰਵਿਦਾਸ ਕੋਲ ਹੈ

ਦੀਨ ਦੁਖੀ ਕਰ ਸੇ ਮਹਿ, ਲਾਗ ਰਹਿਓ ਰਵਿਦਾਸ

ਨਿਜ ਬਾਸਰ ਕੀ ਸੇਵ ਸੌਂ, ਪ੍ਰਭੂ ਮਿਲਣ ਕੀ ਆਸ

ਸੋ ਇਹ ਫਲ ਅਤੇ ਛੁੱਲ ਸਚੇ ਭਗਵਾਨ ਕੋਲ ਪੁਚਾਉਣੇ ਹਨ ਤਾਂ

ਕਿਸੇ ਦੁਖੀ ਦੀ ਸੇਵਾ ਕਰ।

ਕੁੜੀ : ਅੱਛਾ ਚਾਚਾ ਹੁਣ ਮੈਂ ਚਲਦੀ ਹਾਂ, ਤੂ ਮੈਨੂੰ ਸੱਚਾ ਰਾਹ ਦੱਸਿਆ  
ਹੈ ਇਹਦੇ ਲਈ ਧੰਨਵਾਦ।

(ਜਾਣ ਲਗਦੀ ਹੈ ਤਾਂ ਪੰਡਿਤ ਤੇ ਚੇਲਾ ਆਜਾਂ ਦੇ ਹਨ, ਉਹਨਾਂ  
ਨੂੰ ਦੇਖਕੇ ਚਾਚਾ ਇਕ ਪਸੇ ਹੋ ਜਾਂਦਾ ਹੈ।)

ਚਾਚਾ : ਆ ਗਏ ਨੇ ਠੱਗ ਗਰੀਬ ਦਾਸ, ਅੱਗੇ ਦੇਖ ਹੁਣ ਰੰਗ।

ਪੰਡਿਤ : ਕੁੜੀਏ ਇਹ ਛੁੱਲ ਕਿਸ ਲਈ ਨੇ ?

ਕੁੜੀ : ਜੀ ਭਗਵਾਨ ਦੀ ਪੂਜਾ ਲਈ।

ਚੇਲਾ : ਇਹ ਫਲ ਕਿਸ ਲਈ ਨੇ ?

ਕੁੜੀ : ਆਪਣੇ ਭਗਵਾਨ ਦੇ ਲਈ ਨੇ।

ਪੰਡਿਤ : ਛੁੱਲ ਏਧਰ ਲਿਆ

ਚੇਲਾ : ਤੇ ਫਲ ਸਾਨੂੰ ਫੜਾ।

ਪੰਡਿਤ : ਅਸੀਂ ਭਗਵਾਨ ਨੂੰ ਚੜ੍ਹਾਈਏ

ਚੇਲਾ : ਤੇਰੀ ਪੂਜਾ ਸਫਲ ਬਣਾਈਏ।

ਕੁੜੀ : ਪਰ ਭਗਵਾਨ ਹੈ ਕਿਥੇ ?

ਪੰਡਿਤ : ਇਥੇ ਮੰਦਿਰ ਵਿਚ।

ਕੁੜੀ : ਤੁਹਾਡਾ ਉਥੇ ਹੋਣਾ ਏ, ਸਾਡਾ ਤਾਂ ਨਹੀਂ।

ਕੰਡਿਤ : ਕੁੜੀਏ ਕੀ ਕਹਿਨੀ ਏ ? ਭਗਵਾਨ ਵੀ ਕਦੀ ਦੋ ਹੋ ਸਕਦੇ ਨੇ ?

ਚੇਲਾ : ਛੀ... ਛੀ...

ਕੁੜੀ : ਹੋ ਤਾਂ ਨਹੀਂ ਸਕਦੇ, ਪਰ ਤੁਸੀਂ ਬਣਾ ਦਿੱਤੇ ਨੇ।

ਇਕੱਠੇ : ਅਸੀਂ ?

ਕੁੜੀ : ਇਕ ਭਗਵਾਨ ਤੁਹਾਡੇ ਪ੍ਰੋਹਤਾਂ ਦਾ ਤੇ ਇਥੇ ਸਾਡੇ ਗਰੀਬਾਂ ਦਾ।

ਪੰਡਿਤ : ਇਹ ਝੂਠ ਏ

ਚੇਲਾ : ਇਹ ਕੁਫਰ ਏ।

ਪੰਡਿਤ : ਭਗਵਾਨ ਤਾਂ ਇਕੋ ਏ, ਸਰਬ ਸ਼ਕਤੀਮਾਨ।

ਚੇਲਾ : ਜੋ ਸਰਬ ਸ਼ਕਤੀਮਾਨ, ਉਹੀ ਹੈ ਭਗਵਾਨ।

ਪੰਡਿਤ : ਤੇਰਾ ਵੀ ਓਹੋ ਹੈ

ਚੇਲਾ : ਸਾਡਾ ਵੀ ਓਹੋ ਹੈ।

ਕੁੜੀ : ਫੇਰ ਮੈਨੂੰ ਭਗਵਾਨ ਦੇ ਮੰਦਿਰ ਜਾਣ ਦਿਓ।

ਪੰਡਿਤ : ਤੈਨੂੰ ?

ਚੇਲਾ : ਭੰਗਵਾਨ ਦੇ ਮੰਦਿਰ ਵਿਚ ?

ਕੁੜੀ : ਮੈਂ ਭਗਵਾਨ ਨੂੰ ਆਪਣੀ ਹੱਥੀਂ ਭੇਟਾ ਚੜ੍ਹਾਵਾਂਗੀ।

ਪੰਡਿਤ : ਤੇਰੀ ਹੋਸ਼ ਤਾਂ ਠਿਕਾਨੇ ਹੈ ?

ਚੇਲਾ : ਮੱਤ ਤਾਂ ਨਹੀਂ ਮਾਰੀ ਗਈ ?  
 ਕੁੜੀ : ਕਿਉਂ ?  
 ਪੰਡਿਤ : ਤੂੰ ਅੰਦਰ ਨਹੀਂ ਜਾ ਸਕਦੀ।  
 ਕੁੜੀ : ਕਿਉਂ ?  
 ਪੰਡਿਤ : ਤੂੰ ਸ਼ੁਦਰ ਏਂ  
 ਚੇਲਾ : ਤੇਰੀ ਜਾਤ ਨੀਵੀਂ ਏ।  
 ਕੁੜੀ : ਚੰਗਾ ਫੇਰ ਨਹੀਂ ਜਾਂਦੀ ਤੁਹਾਡੇ ਮੰਦਿਰ ਵਿਚ | ਆਪਣਾ ਭਗਵਾਨ  
       ਲੱਭਕੇ ਇਹ ਭੇਟਾ ਉਹਨੂੰ ਚੜਾਵਾਂਗੀ।  
 ਪੰਡਿਤ : ਜੇ ਤੁਸੀਂ ਭਗਵਾਨ ਨੂੰ ਸਿੱਧਾ ਹੀ ਭੇਂਟ ਚੜਾਉਣ ਲਗ ਪਏ, ਫੇਰ  
       ਅਸੀਂ ਕੀ ਕਰਾਂਗੇ ?  
 ਚੇਲਾ : ਅਸੀਂ ਐਵੇਂ ਟਿੱਕੇ ਲਗਾਕੇ ਬੈਠੇ ਹਾਂ ?  
 ਕੁੜੀ : ਇਹ ਤਾਂ ਮੈਨੂੰ ਪਤਾ ਨਹੀਂ।  
 ਪੰਡਿਤ : ਜੇ ਨਹੀਂ ਪਤਾ, ਅਸੀਂ ਦੱਸਦੇ ਆਂ ਕਿਉਂ ਚੇਲਾ ਜੀ ?  
 ਚੇਲਾ : ਹਾਂ ਦਸੋ ਗੁਰੂ ਦੇਵ, ਇਸ ਨਾਦਾਨ ਦੇ ਦਿਮਾਗ ਵਿਚ ਚਾਨਣ  
       ਪਾਓ।  
 ਪੰਡਿਤ : ਨਾਦਾਨ ਕੁੜੀਏ, ਸਾਨੂੰ ਭਗਵਾਨ ਨੇ ਮੁਕੱਰਰ ਕੀਤਾ ਹੈ ਕਿ ਅਸੀਂ  
       ਲੋਕਾਂ ਵੱਲੋਂ ਪੂਜਾ ਕਰੀਏ।  
 ਚੇਲਾ : ਲੋਕਾਂ ਦੀ ਗੱਲ ਭਗਵਾਨ ਤੱਕ ਪੁਚਾਈਏ ਤੇ ਭਗਵਾਨ ਦੀ ਗੱਲ  
       ਲੋਕਾਂ ਤੱਕ ਪੁਚਾਈਏ।  
 ਕੁੜੀ : ਤੁਹਾਡੇ ਕੌਲ ਭਗਵਾਨ ਦਾ ਦਿੱਤਾ ਕੋਈ ਆਗਿਆ ਪੱਤਰ ਹੈ ?  
 ਚੇਲਾ : ਆਗਿਆ ਪੱਤਰ ?  
 ਪੰਡਿਤ : ਕੁੜੀਏ ਇਹ ਆਗਿਆ ਪੱਤਰ ਵੇਦਾਂ ਪੁਰਾਨਾਂ ਵਿਚ ਲਿਖੇ ਹੋਏ ਨੇ।  
 ਚੇਲਾ : ਰਉ ਗੀਤਾਂ ਵਿਚ ਲਿਖੇ ਹੋਏ ਨੇ।  
 ਕੁੜੀ : ਤੁਸੀਂ ਆਪੇ ਹੀ ਲਿਖ ਲਏ ਹੋਣੇ ਨੇ।  
 ਪੰਡਿਤ : ਤੂੰ ਤਾਂ ਬਹਿਸ ਕਰਨ ਲਗ ਪਈ ਏਂ।  
 ਕੁੜੀ : ਚਲੋ ਬਹਿਸ ਨਹੀਂ ਕਰਦੀ, ਮੈਂ ਤਾਂ ਜਾ ਰਹੀ ਸਾਂ, ਤੁਸੀਂ ਹੀ ਰੋਕ  
       ਲਿਆ।  
 ਪੰਡਿਤ : ਖੜਾ ਨਾ ਕਰੀਏ, ਭਗਵਾਨ ਏਧਰ ਏ।  
 ਚੇਲਾ : ਤੇ ਤੂੰ ਭੇਂਟ ਉਧਰ ਲਿਜਾ ਰਹੀ ਏਂ।  
 ਕੁੜੀ : ਆਹੋ ਹੱਟੀ ਏਧਰ ਏ, ਗਾਹਕ ਉਧਰ ਕਿਉਂ ਜਾਏ ?  
 ਪੰਡਿਤ : ਤੂੰ ਭਗਵਾਨ ਦੇ ਮੰਦਿਰ ਨੂੰ ਹੱਟੀ ਕਹਿੰਦੀ ਏ ?  
 ਕੁੜੀ : ਨਹੀਂ ਕਹਿੰਦੀ ਮੈਨੂੰ ਮੇਰੇ ਰਾਹ ਜਾਣ ਦਿਓ।

ਪੰਡਿਤ : ਕਿਹੜਾ ਹੈ ਤੇਰਾ ਰਾਹ ?  
 ਕੁੜੀ : ਬੇਗਮਪੁਰਾ ਦਾ ਰਾਹ ਹੈ ਮੇਰਾ।  
 ਇਕੱਠੇ : ਬੇਗਮਪੁਰਾ ?  
 ਚਾਚਾ : (ਪਹਿਲਾਂ ਸਟੇਜ ਤੋਂ ਬਾਹਰ)  
             ਬੇਗਮ ਪੁਰਾ ਸਹਰ ਕੋ ਨਾਉਂ ॥  
             ਦੂਖੁ ਅੰਦੋਹੁ ਨਹੀਂ ਤਿਹਿ ਠਾਉਂ ॥  
             ਨਾਂ ਤਸਵੀਸ ਖਿਰਾਜੁ ਨ ਮਾਲੁ ॥  
             ਖਉਛੁ ਨ ਖਤਾ ਨ ਤਰਸੁ ਜਵਾਲੁ ॥੧॥  
             (ਪੰਡਿਤਤੇ ਚੇਲਾਘਬਰਾਉਂਦੇ ਹਨ, ਕੁੜੀਂ ਦੂਜੇ ਪਾਸੇ ਵੱਲ ਚੱਲ  
             ਪੈਂਦੀਹੈ।)

ਚਾਚਾ : (ਸਟੇਜ 'ਤੇ ਆ ਕੇ)  
             ਕਹਿ ਰਵਿਦਾਸ ਖਲਾਸ ਚਮਾਰਾ ॥  
             ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥